

ਦੀ ਮੋਗਾ ਸੈਂਟਰਲ ਕੋਆਪੇਰੇਟਿਵ ਬੈਂਕ ਲਿਮਟਿਡ

ਅਜੰਡਾ ਆਮ ਇਜਲਾਸ

ਬਾਬਤ ਸਾਲ 2025-26



ਭਰੋਸਾ



ਸਹਿਯੋਗ



ਤਰੱਕੀ



ਸੁਰੱਖਿਆ



ਸੇਵਾ

ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਸਾਹਿਬਾਨ ਅਤੇ ਹੋਰ ਬੈਂਕ ਸਟਾਫ਼

- | | |
|---|------------------|
| 1) ਸ਼੍ਰੀ ਪਰਮਜੀਤ ਸਿੰਘ ਧਾਲੀਵਾਲ, ਚੇਅਰਮੈਨ | ਮੋਬ: 98141-94207 |
| 2) ਸ਼੍ਰੀ ਚਰਨਜੀਤ ਸਿੰਘ ਗਿੱਲ, ਵਾਈਸ ਚੇਅਰਮੈਨ | ਮੋਬ: 98763-90906 |
| 3) ਸ਼੍ਰੀ ਹਰਜਿੰਦਰ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ | ਮੋਬ: 99152-29922 |
| 4) ਸ਼੍ਰੀ ਹਰਿੰਦਰ ਸਿੰਘ, ਜਿਲ੍ਹਾ ਮੈਨੇਜਰ | ਮੋਬ: 99145-32431 |
| 5) ਸ਼੍ਰੀ ਬਲਦੇਵ ਸਿੰਘ, ਡਾਇਰੈਕਟਰ | ਮੋਬ: 98145-67929 |
| 6) ਸ਼੍ਰੀ ਅਮਰੀਕ ਸਿੰਘ ਆਹਲੂਵਾਲੀਆਂ, ਡਾਇਰੈਕਟਰ | ਮੋਬ: 98147-95118 |
| 7) ਸ਼੍ਰੀ ਰਣਜੀਤ ਸਿੰਘ, ਡਾਇਰੈਕਟਰ | ਮੋਬ: 88720-23933 |
| 8) ਸ਼੍ਰੀ ਬਲਵਿੰਦਰ ਸਿੰਘ, ਡਾਇਰੈਕਟਰ | ਮੋਬ: 98147-17040 |
| 9) ਸ਼੍ਰੀ ਹਰਪ੍ਰੀਤ ਸਿੰਘ, ਡਾਇਰੈਕਟਰ | ਮੋਬ: 81048-00013 |
| 10) ਸ਼੍ਰੀ ਇਕਬਾਲ ਸਿੰਘ, ਡਾਇਰੈਕਟਰ | ਮੋਬ: 78144-77616 |
| 11) ਸ਼੍ਰੀ ਬੇਅੰਤ ਸਿੰਘ, ਡਾਇਰੈਕਟਰ | ਮੋਬ: 98760-70853 |

ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ, ਮੋਗਾ

ਬੈਂਕ ਸੰਬੰਧੀ ਪ੍ਰਗਤੀ ਰਿਪੋਰਟ

ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਮੋਗਾ ਮਿਤੀ 15-04-1922 ਨੂੰ ਪੰਜਾਬ ਕੋਆਪ੍ਰੇਟਿਵ ਸੋਸਾਈਟੀਜ਼ ਐਕਟ 1912 ਤਹਿਤ 3350 ਰੁਪਏ ਦੀ ਹਿੱਸਾ ਪੂੰਜੀ ਨਾਲ 44 ਮੈਂਬਰਾਂ ਨੇ ਰਜਿਸਟਰਡ ਕਰਵਾਇਆ ਸੀ ਪਰ ਹੁਣ ਇਸ ਦੀ ਹਿੱਸਾ ਪੂੰਜੀ 1295.89 ਲੱਖ ਰੁਪਏ ਹੈ ਅਤੇ ਪੰਜਾਬ ਸਰਕਾਰ ਦਾ 300.00 ਲੱਖ ਰੁਪਏ ਅਤੇ ਕੋਆਪ੍ਰੇਟਿਵ ਡਿਵੈਲਪਮੈਂਟ ਫੰਡ ਦੇ 330.00 ਲੱਖ ਰੁਪਏ ਕੁੱਲ ਮਿਲਾ ਕੇ 1925.89 ਲੱਖ ਰੁਪਏ ਬਣਦੇ ਹਨ। ਇਸ ਬੈਂਕ ਦੀ ਏਰੀਆ ਆਫ ਆਪਰੇਸ਼ਨ ਮੋਗਾ ਜ਼ਿਲ੍ਹਾ ਹੈ, ਜਿਸ ਵਿਚ 5 ਬਲਾਕ ਮੋਗਾ 1, ਮੋਗਾ 2, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਧਰਮਕੋਟ ਹਨ ਇਸ ਸਮੇਂ ਬੈਂਕ ਦੀਆਂ 47 ਬਰਾਂਚਾਂ ਇਲਾਕੇ ਦੇ ਲੋਕਾਂ ਨੂੰ ਬੈਂਕਿੰਗ ਦੀਆਂ ਹਰ ਕਿਸਮ ਦੀਆਂ ਸੇਵਾਵਾਂ ਦੇ ਰਹੀਆਂ ਹਨ। ਬੈਂਕ ਵੱਲੋਂ ਸਾਲ 2021 ਵਿੱਚ ਇੱਕ ਨਵਾ ਐਕਸਟੈਂਸ਼ਨ ਕਾਊਂਟਰ ਪਿੰਡ ਭਿੰਡਰ ਖੁਰਦ ਵਿਖੇ ਖੋਲਿਆ ਗਿਆ ਹੈ। ਬੈਂਕ ਦੀਆਂ ਸਾਰੀਆਂ ਬਰਾਂਚਾਂ ਸੀ.ਬੀ.ਐਸ. ਹੋ ਗਈਆਂ ਹਨ। ਬੈਂਕ ਦੀਆਂ ਬਰਾਂਚਾਂ ਦਾ ਨਵੀਨੀਕਰਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਬੈਂਕ ਦੀਆਂ ਸੱਤ (7) ਬਰਾਂਚਾਂ (ਮੋਗਾ ਮੰਡੀ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਸਮਾਲਸਰ, ਕੋਟ ਈਸੇ ਖਾਂ, ਧਰਮਕੋਟ ਅਤੇ ਮੇਨ ਬਰਾਂਚ ਵਿਖੇ ਏ.ਟੀ.ਐੱਮ. ਲਗਾਏ ਜਾ ਚੁੱਕੇ ਹਨ। ਇਸ ਬੈਂਕ ਵਿਚ ਹਰ ਤਰ੍ਹਾਂ ਦਾ ਬੈਂਕਿੰਗ ਕਾਰੋਬਾਰ ਹੁੰਦਾ ਹੈ ਅਮਾਨਤਦਾਰਾਂ ਵੱਲੋਂ ਜਮਾ ਕਰਵਾਇਆ ਗਿਆ ਪੈਸਾ ਮੋਗਾ ਜ਼ਿਲੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵਰਤਿਆ ਜਾਂਦਾ ਹੈ। ਇਸ ਬੈਂਕ ਨੂੰ ਰਿਜ਼ਰਵ ਬੈਂਕ ਆਫ ਇੰਡਿਆ ਵੱਲੋਂ ਬੈਂਕਿੰਗ ਦਾ ਕਾਰੋਬਾਰ ਕਰਨ ਲਈ ਲਾਈਸੈਂਸ ਨੰਬਰ RPCD (CHD)(MGA) PB -14 dated 30 May 2012 ਦਿੱਤਾ ਗਿਆ ਹੈ। ਬੈਂਕ ਨੇ CIC/Credit Bureau Agencies ਜਿਵੇਂ ਕਿ Transunion CIBIL, EXPERIAN, CRIF, EQUIFAX ਤੋਂ ਮੈਂਬਰਸ਼ਿਪ ਪ੍ਰਾਪਤ ਕੀਤੀ ਹੋਈ ਹੈ ਅਤੇ ਬੈਂਕ ਉਕਤ ਸਾਰੀਆਂ ਕੰਪਨੀਆਂ ਨੂੰ ਕਰੈਡਿਟ ਡਾਟਾ ਸ਼ੇਅਰ ਕਰਦਾ ਹੈ। ਬੈਂਕ ਵੱਲੋਂ CERSAI ਅਤੇ CKYC ਰਜਿਸਟਰੀ ਦੀ ਮੈਂਬਰਸ਼ਿਪ ਵੀ ਲੈ ਲਈ ਗਈ ਹੈ। ਬੈਂਕ CTR and STR ਨੂੰ BADCB00242 ਆਨ ਲਾਈਨ ਰਿਟਰਨ ਭੇਜਦਾ ਹੈ। ਇਸ ਬੈਂਕ ਨੂੰ ਭਾਰਤ ਦੇ ਵਿੱਤ ਮੰਤਰੀ ਵੱਲੋਂ ਸਾਲ 2000-2001 ਲਈ ਬੈਸਟ ਪਰਫਾਰਮੈਂਸ ਅਵਾਰਡ ਵੀ ਦਿੱਤਾ ਗਿਆ ਹੈ।

ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ, ਮੋਗਾ

ਆਪ ਜੀ ਨੂੰ ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਮੋਗਾ ਦੇ ਹਿੱਸੇਦਾਰਾਂ ਦਾ ਆਮ ਇਜਲਾਸ ਮਿਤੀ 14-09-2026 ਨੂੰ ਦਿਨ ਸੋਮਵਾਰ ਨੂੰ ਸਵੇਰੇ 11:30 ਵਜੇ ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਮੋਗਾ ਦੇ ਮੁੱਖ ਦਫਤਰ ਵਿਖੇ ਹੋਵੇਗਾ। ਇਸ ਆਮ ਇਜਲਾਸ ਵਿੱਚ ਹੇਠ ਲਿਖੇ ਅਜੰਡਾ ਆਈਟਮਾਂ ਤੇ ਵਿਚਾਰ ਕੀਤਾ ਜਾਵੇਗਾ।

- 1) ਬੈਂਕ ਦੇ ਆਮ ਇਜਲਾਸ ਦੀ ਮੀਟਿੰਗ ਮਿਤੀ 22-09-2025 ਵਿੱਚ ਲਏ ਗਏ ਫੈਸਲਿਆ ਦੀ ਪੁਸ਼ਟੀ ਕਰਨ ਤੇ ਵਿਚਾਰ।
- 2) ਵਿੱਤੀ ਸਾਲ 2025-26 ਦੀ ਸਾਲਾਨਾ ਰਿਪੋਰਟ ਸਮੇਤ ਬੈਲੰਸਸ਼ੀਟ ਅਤੇ ਲਾਭ ਹਾਨੀ ਚਿੱਠਾ ਜੋ ਸਟੇਚੂਟਰੀ ਆਡੀਟਰਾਂ ਵੱਲੋਂ ਤਸਦੀਕ ਕੀਤਾ ਗਿਆ ਹੈ, ਨੂੰ ਵਾਚਣ ਅਤੇ ਪ੍ਰਵਾਨ ਕਰਨ ਬਾਰੇ।
- 3) ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਸਾਲ 2025-26 ਦੇ ਕਮਾਏ ਗਏ ਮੁਨਾਫੇ ਦੀ ਵੰਡ ਕਰਨ ਤੇ ਵਿਚਾਰ।
- 4) ਬੈਂਕ ਵੱਲੋਂ ਵਿੱਤੀ ਸਾਲ 2025-26 ਦੌਰਾਨ ਕੀਤੇ ਗਏ ਖਰਚਿਆ ਦੀ ਪ੍ਰਵਾਨਗੀ ਤੇ ਵਿਚਾਰ।
- 5) ਬੈਂਕ ਵੱਲੋਂ ਵਿੱਤੀ ਸਾਲ 2025-26 ਦੌਰਾਨ ਜਾਰੀ ਕੀਤੇ ਗਏ ਕਰਜਿਆਂ ਦੀ ਪੁਸ਼ਟੀ ਤੇ ਵਿਚਾਰ।
- 6) **To consider and approve the amendments in Bye-law No. 52(b) regarding revision of tenure and other terms of Staff House Building Loan and Vehicle Loan (Car) and Two-Wheeler/Scooter Loan under the Staff Vehicle Loan Scheme.**
- 7) **To consider and approve the statutory auditor approved by the Reserve Bank of India for the financial year 2026-27.**

ਆਪ ਜੀ ਨੂੰ ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਮੋਗਾ ਦੇ ਸਾਲਾਨਾ ਆਮ ਇਜਲਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਆਪ ਜੀ ਸਹਿਕਾਰੀ ਸਭਾ ਵੱਲੋਂ ਆਮ ਇਜਲਾਸ ਵਿੱਚ ਸ਼ਾਮਿਲ ਹੋਣ ਲਈ ਮਤੇ ਦੀ ਨਕਲ ਮੀਟਿੰਗ ਹਾਲ ਵਿੱਚ ਜਾਣ ਤੋਂ ਪਹਿਲਾਂ ਬੈਂਕ ਦੇ ਸਬੰਧਤ ਅਧਿਕਾਰੀ ਨੂੰ ਪੇਸ਼ ਕੀਤੀ ਜਾਵੇ।

ਉਪਰੋਕਤ ਅਜੰਡਾ ਮੱਦਾ ਸਬੰਧੀ ਅਜੰਡਾ ਨੋਟ ਨਾਲ ਨੱਥੀਂ ਕੀਤੇ ਜਾਂਦੇ ਹਨ।

ਨੋਟ :- ਜੇਕਰ ਇਸ ਆਮ ਇਜਲਾਸ ਦਾ ਕੌਰਮ ਮਿਤੀ 14-09-2026 ਨੂੰ ਪੂਰਾ ਨਹੀਂ ਹੁੰਦਾ ਤਾਂ ਇਹ ਆਮ ਇਜਲਾਸ ਮਿਤੀ 30-09-2026 ਨੂੰ ਦਿਨ ਬੁੱਧਵਾਰ ਨੂੰ ਹੋਵੇਗਾ। ਇਸ ਸਬੰਧੀ ਕੋਈ ਵੀ ਵੱਖਰਾ ਅਜੰਡਾ ਦੁਬਾਰਾ ਜਾਰੀ ਨਹੀਂ ਕੀਤਾ ਜਾਵੇਗਾ।

ਧੰਨਵਾਦ ਸਹਿਤ

ਸਹੀ/-
ਜਿਲਾ ਮੈਨੇਜਰ
ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ
ਮੋਗਾ

ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ, ਮੋਗਾ

ਅਜੰਡਾ ਮੱਦ ਨੰ : 01

ਬੈਂਕ ਦੇ ਆਮ ਇਜਲਾਸ ਦੀ ਮੀਟਿੰਗ ਮਿਤੀ 22-09-2025 ਵਿੱਚ ਲਏ ਗਏ ਫੈਸਲਿਆ ਦੀ ਪੁਸ਼ਟੀ ਕਰਨ ਤੇ ਵਿਚਾਰ।

ਅਜੰਡਾ ਨੋਟ :

ਮਿਤੀ 22-09-2025 ਨੂੰ ਹੋਏ ਆਮ ਇਜਲਾਸ ਦੀ ਕਾਰਵਾਈ ਦੀ ਪੁਸ਼ਟੀ ਕਰਨ ਹਿੱਤ ਬੈਂਕ ਵੱਲੋਂ ਕੀਤੀ ਗਈ ਕਾਰਵਾਈ ਵਾਚਣ ਹਿੱਤ ਨਾਲ ਨੱਥੀਂ ਕੀਤੀ ਜਾਂਦੀ ਹੈ।

ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ, ਮੋਗਾ

- 1) ਬੈਂਕ ਦੇ ਆਮ ਇਜਲਾਸ ਦੀ ਮੀਟਿੰਗ ਮਿਤੀ 22-09-2025 ਵਿੱਚ ਲਏ ਗਏ ਫੈਸਲਿਆ ਦੀ ਪੁਸ਼ਟੀ ਕਰਨ ਤੇ ਵਿਚਾਰ।

ਅਜੰਡਾ ਆਈਟਮ ਨੰ:01

ਬੈਂਕ ਦੇ ਆਮ ਇਜਲਾਸ ਦੀ ਮੀਟਿੰਗ ਮਿਤੀ 30-09-2024 ਵਿੱਚ ਲਏ ਗਏ ਫੈਸਲਿਆ ਦੀ ਪੁਸ਼ਟੀ ਕਰਨ ਤੇ ਵਿਚਾਰ।

ਫੈਸਲਾ:

ਅਜੰਡਾ ਨੋਟ ਵਿਚਾਰਣ ਉਪਰੰਤ ਸਰਵਸੰਮਤੀ ਨਾਲ ਮਿਤੀ 30-09-2024 ਦੇ ਆਮ ਇਜਲਾਸ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਜਾਣੀ ਪ੍ਰਵਾਨ ਕੀਤੀ ਜਾਂਦੀ ਹੈ।

ਪ੍ਰਵਾਨ ਹੈ।

ਸਹੀ/-

ਚੇਅਰਮੈਨ

ਅਜੰਡਾ ਆਈਟਮ ਨੰ:02

ਵਿੱਤੀ ਸਾਲ 2024-25 ਦੀ ਸਾਲਾਨਾ ਰਿਪੋਰਟ ਸਮੇਤ ਬੈਲੰਸਸ਼ੀਟ ਅਤੇ ਲਾਭ ਹਾਨੀ ਚਿੱਠਾ ਜੋ ਸਟੇਚੂਟਰੀ ਆਡੀਟਰਾਂ ਵੱਲੋਂ ਤਸਦੀਕ ਕੀਤਾ ਗਿਆ ਹੈ, ਨੂੰ ਵਾਚਣ ਅਤੇ ਪ੍ਰਵਾਨ ਕਰਨ ਬਾਰੇ।

ਫੈਸਲਾ:

ਅਜੰਡਾ ਨੋਟ ਵਿਚਾਰਣ ਉਪਰੰਤ ਸਰਵਸੰਮਤੀ ਨਾਲ ਵਿੱਤੀ ਸਾਲ 2024-25 ਦੀ ਸਾਲਾਨਾ ਰਿਪੋਰਟ ਸਮੇਤ ਬੈਲੰਸਸ਼ੀਟ ਅਤੇ ਲਾਭ ਹਾਨੀ ਚਿੱਠਾ ਜੋ ਸਟੇਚੂਟਰੀ ਆਡੀਟਰਾਂ ਵੱਲੋਂ ਤਸਦੀਕ ਕੀਤਾ ਗਿਆ ਹੈ, ਨੂੰ ਪ੍ਰਵਾਨ ਕੀਤਾ ਜਾਂਦਾ ਹੈ।

ਪ੍ਰਵਾਨ ਹੈ।

ਸਹੀ/-

ਚੇਅਰਮੈਨ

ਅਜੰਡਾ ਆਈਟਮ ਨੰ:03

ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਸਾਲ 2024-25 ਦੇ ਕਮਾਏ ਗਏ ਮੁਨਾਫੇ ਦੀ ਵੰਡ ਕਰਨ ਤੇ ਵਿਚਾਰ।

ਫੈਸਲਾ:

ਅਜੰਡਾ ਨੋਟ ਵਿਚਾਰਣ ਉਪਰੰਤ ਸਰਵਸੰਮਤੀ ਨਾਲ ਸਾਲ 2024-25 ਦੇ ਕਮਾਏ ਗਏ ਮੁਨਾਫੇ ਦੀ ਵੰਡ ਜੋ ਕਿ ਹੇਠ ਲਿਖੇ ਅਨੁਸਾਰ ਹੈ, ਨੂੰ ਪ੍ਰਵਾਨ ਕੀਤਾ ਜਾਂਦਾ ਹੈ।

PROFIT ALLOCATION FOR THE YEAR ENDING				
				2025
		Account	Net Profit	10,851,307.63
S. N.	Name of the Reserve		Percentage	Amount
1	Statutory reserves	12015032001001	25% of Net Profit	2,712,826.91
2	Agri credit stab. funds	12015032011001	15% of Net Profit	1,627,696.15
3	Coop education fund	12015032071002	2% of Net Profit	217,026.16
4	Bad doubtful debt reserve	12015032051001	27% of Net Profit	2,929,853.07
5	Co-op. Dev. Fund	12015032071008	1%(after 10 % Less of the net profit	97,661.77
6	Pension Fund Payable	12015039051001	2% of Net Profit	217,026.16
7	Building Fund	12015032021001	12% of Net Profit	1,302,157.00
8	Dividend	12015031011052	Dividend of 1.40% for 30-09-25 Share capital	1,662,222.00
				10,766,469.22
9	Common goods fund	12015032071003	3% Remaining Profit	2,545.16
10	PACS Vikas Fund	12015032071006	1% Remaining Profit	848.39
11	Building Fund	12015032021001		81,444.86
	Total			10,851,307.63

ਅਜੰਡਾ ਨੋਟ ਵਿੱਚ ਦਿੱਤੀ ਗਈ ਤਜਵੀਜ਼ ਅਨੁਸਾਰ ਮੁਨਾਫੇ ਦਾ 27% Bad & Doubtful Reserve Fund ਵਿੱਚ ਰੱਖਣ ਦੀ ਬਜਾਏ The Punjab State Cooperative Development Society Ltd (PSCDS) ਨੂੰ ਸ਼ੇਅਰ ਪੂੰਜੀ ਵੱਝੇਂ ਦੇਣਾ ਪ੍ਰਵਾਨ ਕੀਤਾ ਜਾਂਦਾ ਹੈ। ਇਸ ਸਬੰਧੀ ਅਗਲੇਰੀ ਲੋੜੀਂਦੀ ਕਾਰਵਾਈ ਕਰਨ ਦਾ ਅਧਿਕਾਰ ਬੈਂਕ ਦੇ ਜ਼ਿਲ੍ਹਾ ਮੈਨੇਜਰ ਨੂੰ ਦਿੱਤਾ ਜਾਂਦਾ ਹੈ।

ਪ੍ਰਵਾਨ ਹੈ।
ਸਹੀ/-
ਚੇਅਰਮੈਨ

ਅਜੰਡਾ ਆਈਟਮ ਨੰ: 04

ਬੈਂਕ ਵੱਲੋਂ ਵਿੱਤੀ ਸਾਲ 2024-25 ਦੌਰਾਨ ਕੀਤੇ ਗਏ ਖਰਚਿਆ ਦੀ ਪ੍ਰਵਾਨਗੀ ਤੇ ਵਿਚਾਰ।

ਫੈਸਲਾ:

ਅਜੰਡਾ ਨੋਟ ਵਿਚਾਰਣ ਉਪਰੰਤ ਸਰਵਸੰਮਤੀ ਨਾਲ ਬੈਂਕ ਵੱਲੋਂ ਵਿੱਤੀ ਸਾਲ ਮਿਤੀ 01-04-2024 ਤੋਂ ਮਿਤੀ 31-03-2025 ਤੱਕ ਕੀਤੇ ਗਏ ਹਰ ਪ੍ਰਕਾਰ ਦੇ ਖਰਚਿਆ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

ਪ੍ਰਵਾਨ ਹੈ।
ਸਹੀ/-
ਚੇਅਰਮੈਨ

ਅਜੰਡਾ ਆਈਟਮ ਨੰ:05

ਬੈਂਕ ਵੱਲੋਂ ਵਿੱਤੀ ਸਾਲ 2024-25 ਦੌਰਾਨ ਜਾਰੀ ਕੀਤੇ ਗਏ ਕਰਜ਼ਿਆਂ ਦੀ ਪੁਸ਼ਟੀ ਤੇ ਵਿਚਾਰ।

ਫੈਸਲਾ:

ਅਜੰਡਾ ਨੋਟ ਵਿਚਾਰਣ ਉਪਰੰਤ ਸਰਵਸੰਮਤੀ ਨਾਲ ਬੈਂਕ ਵੱਲੋਂ ਮਿਤੀ 01-04-2024 ਤੋਂ ਮਿਤੀ 31-03-2025 ਤੱਕ ਵੱਖ-ਵੱਖ ਲੋਨ ਸਕੀਮਾਂ ਤਹਿਤ ਜਾਰੀ ਕੀਤੇ ਗਏ ਕਰਜ਼ਿਆ ਦੀ ਪੁਸ਼ਟੀ ਕੀਤੀ ਜਾਂਦੀ ਹੈ।

ਪ੍ਰਵਾਨ ਹੈ।
ਸਹੀ/-
ਚੇਅਰਮੈਨ

ਅਜੰਡਾ ਆਈਟਮ ਨੰ : 06

To Consider and approve the Statutory Auditor Approved by the Reserve Bank of India for the financial year 2025-26.

ਫੈਸਲਾ:

The agenda note is discussed and considered & it is unanimously resolved that the approval of appointment of the Statutory Auditor for the financial year 2025-26 as conveyed by RBI (Reserve Bank of India) vide Letter No. CDG.DOS.RSG.No.S188/22-12-057/2025-26 dated 14.08.2025 is hereby approved. District Manager of this Bank is hereby authorized to take necessary action in this regard.

ਪ੍ਰਵਾਨ ਹੈ।
ਸਹੀ/-
ਚੇਅਰਮੈਨ

ਸਪਲੀਮੈਂਟਰੀ ਅਜੰਡਾ ਆਈਟਮ ਨੰ : 01

ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਮਿਤੀ 01-09-2025 ਦੇ ਮਤਾ ਨੰ:01 ਰਾਹੀਂ ਪਾਸ ਕੀਤੇ ਮੁਤਾਬਿਕ The Punjab State Cooperative Development Society Ltd (PSCDS) ਨੂੰ ਜਾਰੀ ਕੀਤੀ ਗਈ ਹਿੱਸਾ ਰਾਸ਼ੀ ਦੀ ਕਾਰਜਬਾਅਦ ਪੁਸ਼ਟੀ ਕਰਨ ਸਬੰਧੀ।

ਫੈਸਲਾ:

ਅਜੰਡਾ ਨੋਟ ਵਿਚਾਰਣ ਉਪਰੰਤ ਸਰਵਸੰਮਤੀ ਨਾਲ ਮਾਨਯੋਗ ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ ਚੰਡੀਗੜ੍ਹ, ਜੀ ਵੱਲੋਂ ਪ੍ਰਾਪਤ ਪ੍ਰਵਾਨਗੀ ਬਾਬਤ ਸਾਲ 2024-25 ਦੇ ਪ੍ਰੋਫਿਟ ਦਾ 27% ਮੁਬਲਗ ਰੁਪਏ 29,29,853.06 ਜੋ ਕਿ The Punjab State Cooperative Development Society Ltd (PSCDS) ਨੂੰ ਸ਼ੇਅਰ ਪੂੰਜੀ ਵਾਸਤੇ ਮਿਤੀ 17-09-2025 ਨੂੰ ਭੇਜੀ ਗਈ ਹੈ, ਦੀ ਪੁਸ਼ਟੀ ਕੀਤੀ ਜਾਂਦੀ ਹੈ।

ਪ੍ਰਵਾਨ ਹੈ।

ਸਹੀ/-

ਚੇਅਰਮੈਨ

ਸਹੀ/-

ਮੁੱਖ ਕਾਰਜਕਾਰੀ ਅਸਫਰ/ਜ਼ਿਲ੍ਹਾ ਮੈਨੇਜਰ
ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਮੋਗਾ

ਅਜੰਡਾ ਮੱਦ ਨੰ:02

ਵਿੱਤੀ ਸਾਲ 2025-26 ਦੀ ਸਾਲਾਨਾ ਰਿਪੋਰਟ ਸਮੇਤ ਬੈਲੰਸਸ਼ੀਟ ਅਤੇ ਲਾਭ ਹਾਨੀ ਚਿੱਠਾ ਜੋ ਸਟੇਚੂਟਰੀ ਆਡੀਟਰਾਂ ਵੱਲੋਂ ਤਸਦੀਕ ਕੀਤਾ ਗਿਆ ਹੈ, ਨੂੰ ਵਾਚਣ ਅਤੇ ਪ੍ਰਵਾਨ ਕਰਨ ਬਾਰੇ।

ਅਜੰਡਾ ਨੋਟ:

ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਵਿੱਤੀ ਸਾਲ 2025-26 ਦੀ ਸਾਲਾਨਾ ਰਿਪੋਰਟ ਸਮੇਤ ਬੈਲੰਸਸ਼ੀਟ ਅਤੇ ਲਾਭ ਹਾਨੀ ਚਿੱਠਾ ਆਡਿਟ ਰਿਪੋਰਟ ਸਹਿਤ ਨਾਲ ਨੱਥੀਂ ਕੀਤੀ ਜਾਂਦੀ ਹੈ। ਆਡਿਟ ਰਿਪੋਰਟ ਅਤੇ ਬੈਂਕ ਦੀ ਸਾਲ 2025-26 ਦੀ ਬੈਲੰਸ ਸ਼ੀਟ ਸਮੇਤ ਲਾਭ ਹਾਨੀ ਚਿੱਠਾ ਬੈਂਕ ਦੇ ਬੀ.ਓ.ਡੀ. ਵੱਲੋਂ ਆਪਣੇ ਮਤਾ ਨੰ: 01 ਮਿਤੀ 15-06-2026 ਰਾਹੀਂ ਪ੍ਰਵਾਨ ਕੀਤੀ ਗਈ ਹੈ ਜੀ। ਆਮ ਇਜਲਾਸ ਦੇ ਮੈਂਬਰਾਂ ਨੂੰ ਇਸ ਤੇ ਵਿਚਾਰ ਕਰਨ ਉਪਰੰਤ ਪ੍ਰਵਾਨਗੀ ਦੇਣ ਲਈ ਬੇਨਤੀ ਕੀਤੀ ਜਾਂਦੀ ਹੈ।

**STATUTORY AUDIT REPORT
BALANCE SHEET
AND
PROFIT & LOSS
ACCOUNT**

**AS ON
31st MARCH 2026**

**THE MOGA CENTRAL COOPERATIVE
BANK LIMITED, MOGA**

Annex I			
Form A			
Form of Balance Sheet			
Balance Sheet of 'The Moga Central Cooperative Bank Ltd., Moga			
Balance as on 31st March 2026			
	Schedule	As on 31-03-2026	As on 31-03-2025
Capital and Liabilities			
Capital	1	192588513.00	183259986.00
Reserves and Surplus	2	649384202.64	580112319.50
Deposits	3	10409037125.95	9524588265.64
Borrowings	4	1356034410.00	2238837400.00
Other Liabilities & Provisions	5	399415623.17	399039768.54
TOTAL		13006459874.76	12925837739.68
Assets			
Cash & Balance with RBI	6	91877844.40	71463768.00
Balance with Banks & Money at call and Short Notice	7	4105493492.38	5492978149.35
Investments	8	2791998396.00	1811534028.00
Advances	9	5127305287.71	4704010011.21
Fixed Assets	10	444045689.42	401927669.71
Other Assets	11	445739164.85	443924113.41
TOTAL		13006459874.76	12925837739.68
Contingent Liabilities Collection	Bills for 12	27725342.63	23000390.12

Sd/-
SUMITJOT SINGH
Asst. Manager

Sd/-
SATISH KUMAR
Sr. Manager

Sd/-
SURINDER KUMAR
District Manager

Sd/-
AMRIK SINGH
Director

Sd/-
HARJINDER SINGH SANDHU
Managing Director

Sd/-
PARAMJIT SINGH DHALIWAL
Chairman

Place : Moga
Date : 08-06-2026

S. Jain & Co.
Chartered Accountant
Firm Reg No. 009593N

Sd/-
Sanjeev Jain
Partner
Membership No. : 0088469

SCHEDULE 1 - CAPITAL		
	As on 31-03-2026	As on 31-03-2025
For Nationalised Banks		
Capital (Fully owned by Central Government)	0.00	0.00
For Banks incorporated outside India		
The amount brought in by bank by way of start up capital as prescribed by RBI.	0.00	0.00
Amount of deposit kept with RBI under section 11(2) of the Banking Regulation Act, 1949	0.00	0.00
For other banks		
Authorised Capital (200000 shares of Rs. 50/-&2700000 shares of Rs. 100/- each)	280000000.00	280000000.00
Issued Capital (199166 shares of Rs. 50/-each & 1826302 shares of Rs. 100/- each)	192588513.00	183259986.00
Subscribed Capital (199166 shares of Rs. 50/-each & 1826302 shares of Rs. 100/- each)	192588513.00	183259986.00
Called up Capital (199166 shares of Rs. 50/-each & 1826302 shares of Rs. 100/- each)	192588513.00	183259986.00
less:- Calls unpaid		
add :- Forfieted shares		

SCHEDULE 2 - RESERVES AND SURPLUS			
		As on 31-03-2026	As on 31-03-2025
I.	Statutory Reserves		
	Opening balance	88521473.65	85470727.35
	Additions during the year	2921426.91	3050746.30
	Deductions during the year		
	Total	91442900.56	88521473.65
II.	Capital Reserves		
	Opening balance		
	Additions during the year		
	Deductions during the year		
	Total	0.00	0.00
III.	Share Premium		
	Opening balance	0.00	0.00
	Additions during the year	0.00	0.00
	Deductions during the year	0.00	0.00
	Total	0.00	0.00
IV.	Revenue and other Reserves		

	Opening balance	480739538.22	435805454.76
	Additions during the year	69627235.04	44934083.46
	Deductions during the year	0.00	0.00
	Total	550366773.26	480739538.22
V.	Balance in Profit and Loss Account	7574528.82	10851307.63
	(Total I, II, III, IV and V)	649384202.64	580112319.50

SCHEDULE 3 - DEPOSITS			
		As on 31-03-2026	As on 31-03-2025
A I.	Demand Deposits		
	i) From Banks	1801058.74	418825.89
	ii) From others	61487315.71	263316371.04
II.	Saving Bank Deposits	3601513615.58	3428507648.27
III.	Term Deposits		
	i) From Banks		
	ii) From others	6744235135.92	5832345420.44
	Total	10409037125.95	9524588265.64
B.	i) Deposits of branches in India	10409037125.95	9524588265.64
	ii) Deposits of branches outside India	0.00	0.00
	Total	10409037125.95	9524588265.64

SCHEDULE 4 - BORROWINGS			
		As on 31-03-2026	As on 31-03-2025
I.	Borrowings in India		
	a) Reserve Bank of India	0.00	0.00
	b) Other banks	0.00	60000000.00
	c) Other Instituion	1356034410.00	2178837400.00
	d) others	0.00	0.00
II.	Borrowings outside India	0.00	0.00
	Total	1356034410.00	2238837400.00

SCHEDULE 5 - OTHER LIABILITIES AND PROVISIONS			
		As on 31-03-2026	As on 31-03-2025
I.	Bills payable	1182439.27	1336754.27
II.	Inter office adjustment (Net)	0.00	0.00
III.	Interest Accrued	0.00	0.00
IV.	Others (including provisions)	398233183.90	397703014.27
	Total	399415623.17	399039768.54

SCHEDULE 6 - CASH AND BALANCES WITH RESERVE BANK OF INDIA

		As on 31-03-2026	As on 31-03-2025
1	Cash in hand	91877844.40	71463768.00
2	Balance with Reserve Bank of India	0.00	0.00
	i) In Current Accounts	0.00	0.00
	ii) In other Accounts	0.00	0.00
	Total	91877844.40	71463768.00

SCHEDULE 7 - BALANCES WITH BANKS AND MONEY AT CALL AND SHORT NOTICE

		As on 31-03-2026	As on 31-03-2025
I.	India		
(i)	Balances with Banks		
	a) In Current Accounts	433201726.38	421086383.35
	b) In other Deposit Accounts	3672291766.00	5071891766.00
	Total	4105493492.38	5492978149.35
(ii)	Money at call & short notice		
	a) With Banks	0.00	0.00
	b) With other Institutions	0.00	0.00
	Total	0.00	0.00
II.	Outside India		
	i) In Current Accounts	0.00	0.00
	ii) In other Deposit Accounts	0.00	0.00
	iii) Money at call & short notice	0.00	0.00
	Total	0.00	0.00
	Grand Total	4105493492.38	5492978149.35

SCHEDULE 8 - INVESTMENT

		As on 31-03-2026	As on 31-03-2025
I.	Investments in India in :		
	i) Government Securities	1896587796.00	1723273428.00
	ii) Other approved securities	0.00	0.00
	iii) Shares	88260600.00	88260600.00
	iv) Debentures and Bonds	807150000.00	0.00
	v) Subsidiaries and/or joint ventures	0.00	0.00

II.	Investments outside India in :		
	i) Government. securities (including local authorities)	0.00	0.00
	ii) Subsidiaries and/or joint ventures abroad	0.00	0.00
	iii) Other investments	0.00	0.00
	Total	0.00	0.00
	Grand Total	2791998396.00	1811534028.00

SCHEDULE 9 - ADVANCES

		As on 31-03-2026	As on 31-03-2025
A	(i) Bills purchased and discounted.	0.00	0.00
	(ii) Cash credits, overdrafts and loans repayable on demand	734955276.97	794269813.39
	(iii) Term Loans	4392350010.74	3909740197.82
	Total	5127305287.71	4704010011.21
B	(i) Secured by Tangible assets	728110790.34	1024151879.44
	(ii) Covered by Bank/Government Guarantees	0.00	0.00
	(iii) Unsecured	4399194497.37	3679858131.77
	Total	5127305287.71	4704010011.21
C I	Advances in India		
	(i) Priority sectors	4720794776.42	4266311352.38
	(ii) Public Sectors		
	(iii) Banks		
	(iv) Others	406510511.29	437698658.83
	Total	5127305287.71	4704010011.21
C II	Advances outside India		
	(i) Due from banks		
	(ii) Due from others		
	a) Bills purchased and discounted		
	b) Syndicated loans		
	c) Others		
	Total	0.00	0.00
	Grand Total (C.I and C. II)	5127305287.71	4704010011.21

SCHEDULE 10 - FIXED ASSETS

		As on 31-03-2026	As on 31-03-2025
1	Premises		
	At cost as on 31st of the preceding year	374620159.36	332596930.21
	Additions during the year	32662801.00	42192594.00
	Deductions during the year	0.00	0.00
	Depreciation to date	153223.42	169364.85
2	Other fixed assets (including furniture and fixtures)		
	At cost as on 31st of the preceding year	27307510.35	30932516.74
	Additions during the year	15468165.08	456988.94
	Deductions during the year	85003.53	10000.00
	Depreciation to date	5774719.42	4071995.33
	Total	444045689.42	401927669.71

SCHEDULE 11 - OTHER ASSETS

		As on 31-03-2026	As on 31-03-2025
i.	Inter office adjustment (Net)	0.00	0.00
ii.	Interest accrued	54949796.80	42548268.21
iii.	Tax Paid in advance/Tax deducted at source	5012595.33	5238105.00
iv.	Stationary and Stamps	4156631.36	4994321.34
v.	Non banking assets acquired in satisfaction of claims	0.00	0.00
vi.	Other Assets	381620141.36	391143418.86
	Total	445739164.85	443924113.41

SCHEDULE 12 - CONTINGENT LIABILITIES

		As on 31-03-2026	As on 31-03-2025
i.	Claims against the bank not acknowledged as debts	0.00	0.00
ii.	Liability for partly paid investments	0.00	0.00
iii.	Liability on account of outstanding forward exchange contracts	0.00	0.00
iv.	Guarantees given on behalf of constituents	0.00	0.00
	a) In India	0.00	0.00
	b) Outside India	0.00	0.00
v.	Acceptances, Endorsements and other obligations	0.00	0.00
vi.	Others items for which the bank is contingently liable	27725342.63	23000390.12
	Total	27725342.63	23000390.12

Annex I				
FORM – B				
Form of PROFIT & LOSS ACCOUNT FOR THE YEAR ENDED 31 st of March 2026				
Amount Rs.				
		Schedule	During the period 01.04.2025 to 31-03-2026	During the period 01.04.2024 to 31-03-2025
I.	INCOME			
	Interest earned	13	921068367.89	828558965.62
	Other Income	14	11096901.44	19672228.79
	TOTAL		932165269.33	848231194.41
II.	EXPENDITURE			
	Interest expended	15	679218505.74	605533649.99
	Operating expenses	16	210444622.13	210113854.79
	Provisions and contingencies		34927612.64	21732382.00
	TOTAL		924590740.51	837379886.78
III.	Profit/Loss			
	Net profit/loss(-) for the year		7574528.82	10851307.63
	Profit/loss(-) brought forward		0.00	0.00
	Total			
IV.	Appropriations			
	Transfer to Statutory Reserves		2712826.91	2645846.30
	Transfer to other reserves		6476258.72	6769338.88
	Transfer to Government/proposed dividend		1662222.00	1168200.00
	Balance carried over to balance sheet		7574528.82	10851307.63

Sd/-
SUMITJOT SINGH
Asst. Manager

Sd/-
SATISH KUMAR
Sr. Manager

Sd/-
SURINDER KUMAR
District Manager

Sd/-
AMRIK SINGH
Director

Sd/-
HARJINDER SINGH SANDHU
Managing Director

Sd/-
PARAMJIT SINGH DHALIWAL
Chairman

Place : Moga
Date : 08-06-2026

S. Jain & Co.
Chartered Accountant
Firm Reg No. 009593N

Sd/-
Sanjeev Jain
Partner
Membership No. : 0088469

SCHEDULE 13 - INTEREST EARNED

	Particulars	Year ended on 31-03-2026	Year ended on 31-03-2025
i.	Interest/discount on advance bills	321520797.46	328910019.62
ii.	Interest on investments	189685147.43	128690121.00
iii.	Income on balances with RBI and other inter bank funds	409862423.00	370958825.00
iv.	Others	0.00	0.00
	Total	921068367.89	828558965.62

SCHEDULE 14 - OTHER INCOME

	Particulars	Year ended on 31-03-2026	Year ended on 31-03-2025
I.	Commission, Exchange & Brokerage	147953.01	385550.01
II.	Profit on sale of investments	0.00	0.00
	Less : Loss on sale of investment		
III.	Profit on revaluation of investments	0.00	0.00
	Less : Loss on revaluation of investments		
IV.	Profit on sale of land, buildings and other assets	0.00	0.00
	Less : Loss on sale of land buildings and other assets		
V.	Profit on exchange transactions	0.00	0.00
	Less : Loss on exchange transactions		
VI.	Income earned by way of dividends etc. form subsidiaries/companies and /or joint ventures abroad/ in India.	2260311.00	2599603.00
VII.	Miscellaneous Income	8688637.43	16687075.78
	Total	11096901.44	19672228.79

SCHEDULE 15 - INTEREST EXPENDED

	Particulars	Year ended on 31-03-2026	Year ended on 31-03-2025
i.	Interest on Deposits	548362172.54	503796791.79
ii.	Interest on RBI / Inter bank borrowings	1931272.37	3675197.20
iii.	Others	128925060.83	98061661.00
	Total	679218505.74	605533649.99

SCHEDULE 16 - OPERATING EXPENSES

	Particulars	Year ended on 31-03-2026	Year ended on 31-03-2025
i.	Payments to and provision for employees	144369543.76	151599038.21
ii.	Rent, taxes and lighting	9314439.84	11269500.41
iii.	Printing and stationery	2227503.44	2486646.10
iv.	Advertisement and publicity	90379.50	71763.68
v.	Depreciation on bank's property	5927942.84	4241360.18
vi.	Directors fees, allowances and expenses	55980.00	26040.00
vii.	Auditors fees and expenses (including branch auditors)	302066.00	600000.00
viii.	Law charges	194960.00	185870.00
ix.	Postage, telegrams and telephones etc.	439368.83	470994.49
x.	Repairs and maintenance	442139.35	615116.62
xi.	Insurance	13130593.95	12472667.11
xii.	Other expenditure	33949704.62	26074857.99
	Total	210444622.13	210113854.79

ਅਜੰਡਾ ਮੱਦ ਨੰ:03

ਦੀ ਮੋਗਾ ਕੇਂਦਰੀ ਸਹਿਕਾਰੀ ਬੈਂਕ ਦੇ ਸਾਲ 2025-26 ਦੇ ਕਮਾਏ ਗਏ ਮੁਨਾਫੇ ਦੀ ਵੰਡ ਕਰਨ ਤੇ ਵਿਚਾਰ।

ਅਜੰਡਾ ਨੋਟ:

ਦੀ ਮੋਗਾ ਕੇਂਦਰੀ ਸਹਿਕਾਰੀ ਬੈਂਕ ਨੇ ਸਾਲ 2025-26 ਵਿੱਚ ਕੁੱਲ 7574528.82 ਰੁਪਏ ਦਾ ਮੁਨਾਫਾ ਕਮਾਇਆ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ। ਮੁਨਾਫੇ ਦੀ ਵੰਡ ਸਬੰਧੀ ਆਪ ਜੀ ਕੋਲ ਪ੍ਰਵਾਨਗੀ ਹਿੱਤ ਪੇਸ਼ ਹੈ ਜੀ।

			Year ended on 2026
		Net Profit	7574528.82
S. N.	Name of the Reserve	Percentage	Amount
1	Statutory reserves	40% of Net Profit	3029811.53
2	Agri credit stab.funds	15% of Net Profit	1136179.33
3	Coop education and Training fund	2% of Net Profit	151490.58
4	Common good fund	3% Remaining Profit	227235.87
5	Co-op. Dev. Fund	1% of Net Profit	75745.29
6	PACS Vikas Fund	1% of Net Profit	75745.29
7	Building Fund	10% of Net Profit	757452.89
8	Information and Tech Dev Fund	15% of Net Profit	1136179.33
9	Dividend	Remaining Profit	984000.00
10	Statutory reserves	Remaining Profit	688.71
	Total		7574528.82

ਸੋ ਸਾਲ 2025-26 ਦੇ ਕਮਾਏ ਗਏ ਮੁਨਾਫੇ ਦੀ ਵੰਡ ਜੋ ਕਿ ਉਕਤ ਅਨੁਸਾਰ ਕੀਤੀ ਗਈ ਹੈ, ਬੈਂਕ ਦੇ ਆਮ ਇਜਲਾਸ ਪਾਸ ਪ੍ਰਵਾਨਗੀ ਹਿੱਤ ਪੇਸ਼ ਹੈ ਜੀ।

ਅਜੰਡਾ ਮੱਦ ਨੰ:04

ਬੈਂਕ ਵੱਲੋਂ ਵਿੱਤੀ ਸਾਲ 2025-26 ਦੌਰਾਨ ਕੀਤੇ ਗਏ ਖਰਚਿਆ ਦੀ ਪ੍ਰਵਾਨਗੀ ਤੇ ਵਿਚਾਰ।

ਅਜੰਡਾ ਨੋਟ:

ਬੈਂਕ ਦੇ ਕੰਮ-ਕਾਜ ਨੂੰ ਮੁੱਖ ਰੱਖਦੇ ਹੋਏ ਬੈਂਕ ਵੱਲੋਂ ਵਿੱਤੀ ਸਾਲ ਮਿਤੀ 01-04-2025 ਤੋਂ ਮਿਤੀ 31-03-2026 ਤੱਕ ਕਈ ਖਰਚੇ ਕੀਤੇ ਗਏ ਹਨ ਜਿਵੇਂ ਕਿ ਜਨਰਲ ਚਾਰਜਸ, ਵਹੀਕਲ ਚਾਰਜਸ, ਐਡਵਰਟਾਈਜ਼ਮੈਂਟ, ਆਓ-ਭਗਤ, ਬੈਂਕ ਮੀਟਿੰਗ, ਜਨਰੇਟਰ ਲਈ ਡੀਜ਼ਲ, ਟੈਲੀਫੋਨ, ਆਡੀਟਰ ਫੀਸ, ਮੈਡੀਕਲ ਕਲੇਮ, ਪਾਰਟ ਟਾਈਮ ਡੇਲੀ ਵੇਜ਼ਸ, ਆਊਟਸੋਰਸ ਖਰਚੇ, ਕਰਮਚਾਰੀਆਂ ਦੀਆਂ ਤਨਖਾਹਾਂ, ਟੀ.ਏ ਸਟਾਫ, ਟੀ.ਏ. ਬੋਰਡ ਆਫ ਡਾਇਰੈਕਟਰਜ਼, ਬਿਜਲੀ ਦੇ ਬਿੱਲ, ਵਾਟਰ ਬਿੱਲ, ਹਾਊਸ ਟੈਕਸ, ਫਰਨੀਚਰ ਰਿਪੇਅਰ, ਮਸ਼ੀਨ ਰਿਪੇਅਰ, ਪ੍ਰਿੰਟਿੰਗ ਸਟੇਸ਼ਨਰੀ, ਏ.ਐੱਮ.ਸੀ. ਦੇ ਖਰਚੇ, ਇੰਸੋਰੈਂਸਾ ਦੇ ਖਰਚੇ, ਬਿਲਡਿੰਗ ਦੇ ਕਿਰਾਏ, ਡਾਕ ਖਰਚੇ, ਇਸ਼ਤਿਹਾਰ ਦੇ ਖਰਚੇ, ਡੈਪਰੀਸੇਸ਼ਨ, ਏ.ਟੀ.ਐੱਮ ਦੇ ਖਰਚੇ, ਚਾਰਟਰਡ ਅਕਾਊਂਟੈਂਟ ਨੂੰ ਅਦਾ ਕੀਤੇ ਗਏ ਬਿੱਲਾਂ ਦੇ ਖਰਚੇ, ਅਮਾਨਤਾਂ ਤੇ ਦਿੱਤਾ ਗਿਆ ਵਿਆਜ, ਵਕੀਲਾਂ ਨੂੰ ਕੀਤੀਆਂ ਗਈਆਂ ਅਦਾਇਗੀਆਂ ਦੇ ਖਰਚੇ ਅਤੇ ਹੋਰ ਆਦਿ ਖਰਚੇ ਕੀਤੇ ਗਏ ਹਨ। ਆਪ ਜੀ ਕੋਲ ਪ੍ਰਵਾਨਗੀ ਹਿੱਤ ਪੇਸ਼ ਹੈ ਜੀ। ਡਿਟੇਲ ਹੇਠ ਲਿਖੇ ਅਨੁਸਾਰ ਹੈ ਜੀ।

SCHEDULE 15 - INTEREST EXPENDED			
		Year ended on 31-03-2026	Year ended on 31-03-2025
i.	Interest on Deposits	548362172.54	503796791.79
ii.	Interest on RBI / Inter bank borrowings	1931272.37	3675197.20
iii.	Others	128925060.83	98061661.00
	Total	679218505.74	605533649.99

SCHEDULE 16 - OPERATING EXPENSES		
		Year ended on 31-03-2026
i.	Payments to and provision for employees	144369543.76
ii.	Rent, taxes and lighting	9314439.84
iii.	Printing and stationery	2227503.44
iv.	Advertisement and publicity	90379.50
v.	Depreciation on bank's property	5927942.84
vi.	Directors fees, allowances and expenses	55980.00
vii.	Auditors fees and expenses (including branch auditors)	302066.00
viii.	Law charges	194960.00
ix.	Postage, telegrams and telephones etc.	439368.83
x.	Repairs and maintenance	442139.35
xi.	Insurance	13130593.95
xii.	Other expenditure	33949704.62
	Total	210444622.13

ਅਜੰਡਾ ਮੱਦ ਨੰ:05

ਬੈਂਕ ਵੱਲੋਂ ਵਿੱਤੀ ਸਾਲ 2025-26 ਦੌਰਾਨ ਜਾਰੀ ਕੀਤੇ ਗਏ ਕਰਜ਼ਿਆਂ ਦੀ ਪੁਸ਼ਟੀ ਤੇ ਵਿਚਾਰ।

ਅਜੰਡਾ ਨੋਟ:

ਬੈਂਕ ਵੱਲੋਂ ਮਿਤੀ 01-04-2025 ਤੋਂ ਮਿਤੀ 31-03-2026 ਤੱਕ ਵੱਖ-ਵੱਖ ਲੋਨ ਸਕੀਮਾਂ ਤਹਿਤ ਹੇਠ ਲਿਖੇ ਵੇਰਵੇ ਅਨੁਸਾਰ ਕਰਜ਼ੇ ਜਾਰੀ ਕੀਤੇ ਗਏ ਹਨ:-

S. N.	Loan Scheme	Loans issued during the year		Loans Outstanding at the end of the month	
		No.	Amt.	No.	Amt.
1	Personal loan	50	369.75	303	1224.10
2	Consumer loan (Salaried)	29	78.75	212	197.52
3	Consumer loan (Non Salaried)	0	0.00	447	109.80
4	Urban House Loan	0	0.00	22	166.57
5	Rural House Loan	1	15.00	38	151.25
6	Vehicle Loan	27	239.90	109	394.72
7	Two Wheeler Loan (Other than farmer)	4	4.22	5	4.54
8	Two Wheeler Loan (Farmer)	50	36.41	204	77.34
9	NFS+SRTO	0	0.00	435	144.95
10	Education Loan	0	0.00	3	9.82
11	Dairy Loans(all Type)	3	13.00	27	94.12
12	SHG	0	0.00	10	6.33
13	Mai Bhago	0	0.00	26	6.81
14	C C Traders (Fresh Loans)	0	0.00	139	89.99
15	R.C.C. (Fresh Loans)	64	370.60	1811	6112.32
16	Any Other Direct Loan (like Loan against Deposits, G Sec, NSC, etc)	349	1289.24	579	2048.21
17	Saral Vyapar scheme	0	0.00	1	2.72
18	E-Rickshaw	0	0.00	2	1.88
19	Sehkari Green Energy	0	0.00	0	0.00
20	Lending to JLG Members (No of Groups)	359	146.62	1226	271.37
	Grand Total	936	2563.49	5599	11114.38

ਸੋ ਉਕਤ ਅਨੁਸਾਰ ਮਿਤੀ 01-04-2025 ਤੋਂ ਮਿਤੀ 31-03-2026 ਤੱਕ ਵੱਖ-ਵੱਖ ਲੋਨ ਸਕੀਮਾਂ ਤਹਿਤ ਜਾਰੀ ਕੀਤੇ ਗਏ ਕਰਜ਼ਿਆਂ ਦੀ ਪੁਸ਼ਟੀ ਹਿੱਤ ਆਪ ਜੀ ਕੋਲ ਪੇਸ਼ ਹੈ ਜੀ।

ਅਜੰਡਾ ਮੱਦ ਨੰ:06

To consider and approve the amendments in Bye-law No. 52(b) regarding revision of tenure and other terms of Staff House Building Loan and Vehicle Loan (Car) and Two-Wheeler/Scooter Loan under the Staff Vehicle Loan Scheme.

ਅਜੰਡਾ ਨੋਟ:

The matter regarding revision of the tenure of House Building Loan under the Staff House Building Loan Scheme was considered by the Board of Directors in its meeting held on **31.10.2025 vide Resolution No. 20**, pursuant to the proposal received from the Punjab State Cooperative Bank Ltd., Chandigarh vide letter No. **NFS/6991-98 dated 02.09.2025**.

The Board of Directors approved the proposal for revision of the tenure of House Building Loan under the Staff House Building Loan Scheme, subject to the necessary amendment in the relevant Bye-laws of the Bank. It was further resolved that the proposal for amendment in the relevant Bye-laws be placed before the General Body of the Bank for approval.

Similarly, the matter regarding amendments in the **Staff Vehicle Loan (Car) and Two-Wheeler/Scooter Loan Scheme** was considered by the Board of Directors in its meeting held on **27.03.2026 vide Resolution No. 34**. The proposed amendments in the loan limit, margin money and tenure were approved for implementation in the Bank, subject to carrying out the necessary amendment in the relevant Bye-laws of the Bank and approval of the General Body.

Accordingly, the proposed amendments in **Bye-law No. 52(b)** relating to the Staff House Building Loan Scheme and relating to the Staff Vehicle Loan (Car) and Two-Wheeler/Scooter Loan Scheme are placed before the Annual General Meeting for consideration and approval.

A. Staff House Building Loan Scheme

S. N.	Type of Loan	Maximum Loan Amount (Rs. in Lakh)	Existing Tenure (Months)	Proposed Tenure (Months)
1	House Building Loan for purchase of built up house / construction of new house	₹75.00 lakh or 110 times of Basic Pay + Grade Pay whichever is less (However, in case of Bank having net worth less than ₹100 crore, the limit will be ₹50.00 lakh)	180	360
2	House Building Loan for purchase of plot	₹37.50 lakh or 55 Basic Pay + Grade Pay or 50% of total eligibility whichever is less	120	240
3	House Building Loan for repair / renovation after five years from the previous loan's last instalment	₹24.00 lakh or 40 Basic Pay whichever is less	100	200
4	House Building Loan for addition after three years of previous loan's last instalment	₹37.50 lakh or 40 Basic Pay+ grade pay whichever is less	150	300

B. Staff Vehicle Loan (Car) and Two-Wheeler/Scooter Loan Scheme

S. N.	Particulars	Existing	Amended
1	Loan Limit	Vehicle Loan (Car)- 15 lakh Two-Wheeler/Scooter Loan-1.50 lakh	Vehicle Loan (Car): ₹30.00 lakh or 90% of the cost of vehicle (including insurance & registration charges), whichever is less. Two-Wheeler/Scooter Loan: ₹3.00 lakh or 90% of the cost of vehicle (including insurance & registration charges), whichever is less
2	Margin Money	Minimum 10% of the cost of vehicle	Minimum 10% of the cost of the vehicle (Including Insurance and Registration Charges)
3	Tenure	7 Years	15 years or till retirement, whichever is earlier

However, it shall be ensured that the entire loan along with applicable interest is fully recovered before retirement of the borrower. Further, besides hypothecation of the vehicle in the Staff Vehicle Loan, **one guarantee of the Bank's employee** will also be obtained, subject to the conditions prescribed in the Bank's Bye-laws and applicable loan policy.

Upon approval of the aforesaid amendments by the General Body, the **revised tenure, loan limits and other amended terms shall be adopted and made applicable by the Bank to all eligible direct loans/advances covered under the respective loan policies of the Bank**. Accordingly, the Bank shall be competent to sanction and disburse such loans/advances as per the revised tenure, loan limits and other terms and conditions prescribed under the respective loan policies duly adopted by the Bank.

ਅੰਤਰ ਮੱਦ ਨੰ:07

To consider and approve the statutory auditor approved by the Reserve Bank of India for the financial year 2026-27.

ਅੰਤਰ ਨੋਟ:

It is submitted that, in accordance with the applicable guidelines regarding appointment of Statutory Auditors of Central Co-operative Banks, quotations were invited from Chartered Accountant firms empanelled by NABARD for appointment as Statutory Auditor of the Bank for the Financial Year 2026-27. After evaluation of the quotations received, M/s Gurpreet Kaur & Associates emerged as the first-preference firm, while M/s Rajiv Rajinder & Co. was kept as the second-preference firm. The matter was placed before the Board of Directors, which approved the proposal for forwarding the names of both firms to the Reserve Bank of India for obtaining prior approval for appointment of Statutory Auditor for FY 2026-27. Accordingly, the proposal was submitted to the Reserve Bank of India. Hence, the Reserve Bank of India, vide its letter No. CDG.DOS.RSG.No.S181/22-12-057/2026-2027 dated 10.08.2026, has conveyed its prior approval for appointment of M/s Gurpreet Kaur & Associates (FRN-015358N) as the Statutory Auditor of the Bank for the Financial Year 2026-27, for the first year of their term.

In view of the above, the appointment of M/s Gurpreet Kaur & Associates (FRN-015358N) as Statutory Auditor of the Bank for the Financial Year 2026-27, is proposed to be placed before the General Body Meeting for obtaining the requisite permission/approval.

Submitted for consideration and approval, please.

ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ; ਮੋਗਾ

ਨਕਲ-ਮਤਾ

ਨਕਲ ਮਤਾ ਪ੍ਰਬੰਧਕ ਕਮੇਟੀ ਦੀ.....
ਮਿਤੀ.....ਅੱਜ ਪ੍ਰਬੰਧਕ ਕਮੇਟੀ ਦੀ ਮੀਟਿੰਗ ਸ਼੍ਰੀ.....
ਦੀ ਪ੍ਰਧਾਨਗੀ ਹੇਠ ਹੋ ਕੇ ਲਿਖੇ ਮਤੇ ਪਾਸ ਹੋਏ।

1. ਤਜਵੀਜ਼ ਹੋ ਕੇ ਪਾਸ ਹੋਇਆ ਸ਼੍ਰੀ ਨੂੰ ਇਸ ਸੁਸਾਇਟੀ
ਵੱਲੋਂ ਪ੍ਰਤੀਨਿਧ ਦੇ ਤੌਰ ਤੇ ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਮੋਗਾ ਦੇ ਆਮ ਅਜਲਾਸ ਜਿਹੜਾ ਕਿ
ਮਿਤੀ ਨੂੰ ਹੋ ਰਿਹਾ ਹੈ, ਇਸ ਵਿੱਚ ਭਾਗ ਲੈਣ ਲਈ
ਭੇਜਿਆ ਜਾਵੇ। ਇਸ ਸੁਸਾਇਟੀ ਵੱਲੋਂ ਅਧਿਕਾਰਿਤ ਪ੍ਰਤੀਨਿਧੀ ਨੂੰ ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ:
ਮੋਗਾ ਵਿਖੇ ਆਮ ਅਜਲਾਸ ਵਿੱਚ ਭਾਗ ਲੈਣ ਦਾ ਹੱਕ ਹੋਵੇਗਾ। ਇਸ ਮਤੇ ਦੀ ਨਕਲ ਮੈਂਬਰ ਨੂੰ ਦਿੱਤੀ ਜਾਂਦੀ ਹੈ ਕਿ
ਆਮ ਇਜਲਾਸ ਵਿੱਚ ਸ਼ਾਮਲ ਹੋ ਸਕੇ।

- | | |
|---------|---------|
| 1. | 2. |
| 3. | 4. |
| 5. | 6. |

ਮੈਂ ਤਸਦੀਕ ਕਰਦਾ ਹਾਂ ਕਿ ਨਕਲ ਮੁਤਾਬਿਕ ਅਸਲ ਹੈ ਅਤੇ ਜਿਸ ਕਿਤਾਬ ਕਾਰਵਾਈ ਕਮੇਟੀ ਦੀ ਇਹ ਨਕਲ ਹੈ
ਉਹ ਸਭਾ ਦੇ ਰਿਕਾਰਡ ਵਿੱਚ ਮੌਜੂਦ ਹੈ।

ਸਕੱਤਰ

ਤਸਦੀਕ

ਦੀ

ਹਲਕਾ ਨਿਰੀਖਕ

.....



ਕੋਆਪੇਰੇਟਿਵ ਬੈਂਕ
Cooperative Bank

FULLY COMPUTERIZED BANK

The Moga Central Cooperative Bank Ltd.

HEAD OFFICE : MOGA

ਵੱਲੋਂ

ਕੋਆਪੇਰੇਟਿਵ ਬੈਂਕ  Cooperative Bank

FULLY COMPUTERIZED BANK

HEAD OFFICE : MOGA

The Moga Central Cooperative Bank Ltd.

📍 H. O.: NEAR LIC BUILDING, G.T. ROAD, MOGA

☎ PH.: 01636-229363, 228367, 228365

✉ E-MAIL: dccbmog@gmail.com, mccbmoga@yahoo.com

Book-Post



ਸੇਵਾ ਵਿਖੇ
